

## G20 Sherpa, Shri Piyush Goyal holds Special Briefing from Rome

October 30, 2021

---

### G 20 ਸ਼ੇਰਪਾ ਸ਼੍ਰੀ ਪੀਯੂਸ਼ ਗੋਇਲ ਨੇ ਕੀਤੀ ਰੋਮ ਤੋਂ ਵਿਸ਼ੇਸ਼ ਬ੍ਰੀਫਿੰਗ

30 ਅਕਤੂਬਰ, 2021

G 20 ਸਿਖਰ ਸਮੇਲਨ ਤੋਂ ਪਹਿਲਾਂ ਦੀ ਸ਼ਾਮ ਨੂੰ ਆਲਮੀ ਖਦਸ਼ਿਆਂ ਬਾਰੇ ਭਾਰਤ ਦੇ ਆਗੂਆਂ ਅਤੇ ਵੱਖ-ਵੱਖ ਮੁੱਦਿਆਂ 'ਤੇ ਇਸ ਦੇ ਵਿਚਾਰਾਂ ਨੂੰ ਮਿਲੀ ਮਜ਼ਬੂਤ ਹਿਮਾਇਤ - ਸ਼੍ਰੀ ਪੀਯੂਸ਼ ਗੋਇਲ

ਸ਼ੇਰਪਾ ਦੀ ਮੌਜੂਦਾ ਮੀਟਿੰਗ ਦਾ ਏਜੰਡਾ ਰੋਮ ਐਲਾਨੀਏ ਨੂੰ ਅੰਤਿਮ ਰੂਪ ਦੇਣਾ ਹੈ, ਜੋ G -20 ਸਮੇਲਨ ਵਿੱਚ ਆਗੂਆਂ ਦੁਆਰਾ ਅਪਣਾਇਆ ਜਾਵੇਗਾ - ਸ਼੍ਰੀ ਗੋਇਲ

ਟੈਸਟਿੰਗ ਅਤੇ ਵੈਕਸੀਨ ਸਰਟੀਫਿਕੇਟਾਂ ਸਮੇਤ ਯਾਤਰਾ ਸਬੰਧੀ ਦਸਤਾਵੇਜ਼ਾਂ ਨੂੰ ਆਪਸੀ ਮਾਨਤਾ ਦੇਣ ਦੇ ਮਾਮਲੇ 'ਚ G20 ਸਹਿਯੋਗੀਆਂ ਦੀ ਹਿਮਾਇਤ ਪ੍ਰਾਪਤ ਕਰ ਖੁਸ਼ ਹਾਂ - ਸ਼੍ਰੀ ਗੋਇਲ

ਟਿਕਾਊ ਵਿਕਾਸ ਅਤੇ ਭੋਜਨ ਸੁਰੱਖਿਆ ਲਈ ਭਾਰਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਨੀਤੀਆਂ ਨੂੰ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ, ਸਥਾਨਕ ਭੋਜਨ ਸੱਭਿਆਚਾਰਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ, ਜਿਸ ਨਾਲ ਭੋਜਨ ਸੁਰੱਖਿਆ ਯਕੀਨੀ ਹੋ ਸਕੇਗੀ - ਸ਼੍ਰੀ ਪੀਯੂਸ਼ ਗੋਇਲ

ਭਾਰਤ ਆਲਮੀ ਜਲਵਾਯੂ ਕਾਰਵਾਈ ਜਿਵੇਂ ਅਨੁਕੂਲ, ਲੰਬੀ ਮਿਆਦ ਦੇ, ਰਿਆਇਤੀ ਜਲਵਾਯੂ ਵਿੱਤਪੋਸ਼ਣ, ਕਿਫਾਇਤੀ ਅਤੇ ਟਿਕਾਊ ਤਕਨਾਲੋਜੀ ਤੱਕ ਪਹੁੰਚ, ਅਤੇ ਟਿਕਾਊ ਜੀਵਨ ਸ਼ੈਲੀ ਅਤੇ ਜ਼ਿੰਮੇਵਾਰ ਖਪਤ ਦੇ ਪੈਟਰਨਾਂ ਨੂੰ ਅਪਣਾਉਣ ਦੀ ਵਚਨਬੱਧਤਾ ਪ੍ਰਤੀ ਮਹੱਤਵਪੂਰਨ ਸਮਰਥਕਾਂ ਦੀ ਲੋੜ ਦੀ ਹਿਮਾਇਤ ਕਰਦਾ ਹੈ - ਸ਼੍ਰੀ ਗੋਇਲ

ਭਾਰਤ ਇਹ ਯਕੀਨੀ ਬਣਾ ਰਿਹਾ ਹੈ ਕਿ ਕੋਵਿਡ ਤੋਂ ਬਾਅਦ ਦੀ ਆਰਥਿਕ ਬਹਾਲੀ ਲਈ ਸਮੇਂ ਤੋਂ ਪਹਿਲਾਂ ਹਿਮਾਇਤ ਵਾਪਸ ਨਾ ਲਈ ਜਾਵੇ ਅਤੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਲੋੜੀਂਦੀ ਮਦਦ ਪ੍ਰਦਾਨ ਕੀਤੀ ਜਾਵੇ - ਸ਼੍ਰੀ ਗੋਇਲ

G20 ਨੇ ਕਰਜ਼ਾ ਵਾਪਸੀ ਦੀ ਮੁਅੱਤਲੀ ਬਾਰੇ ਪਹਿਲਕਦਮੀ ਨੂੰ 2021 ਦੇ ਅੰਤ ਤੱਕ ਵਿਸਥਾਰ ਦੇਣ 'ਤੇ ਸਹਿਮਤੀ ਦਿੱਤੀ ਹੈ, ਜਿਸ ਨਾਲ ਦੁਨੀਆ ਭਰ ਦੇ ਲੋੜਵੰਦ ਅਤੇ ਕਮਜ਼ੋਰ ਲੋਕਾਂ ਨੂੰ ਕੁੱਝ ਸੌਖ ਹੋ ਸਕੇਗੀ - ਸ਼੍ਰੀ ਪੀਯੂਸ਼ ਗੋਇਲ

ਸ਼੍ਰੀ ਪੀਯੂਸ਼ ਗੋਇਲ ਨੇ ਰੋਮ ਵਿੱਚ 30-31 ਅਕਤੂਬਰ ਨੂੰ ਹੋਣ ਵਾਲੇ 16ਵੇਂ G-20 ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸ਼ਮੂਲੀਅਤ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ।

G-20 ਨੇ ਆਲਮੀ ਚਿੰਤਾਵਾਂ ਬਾਰੇ ਭਾਰਤ ਦੇ ਆਗੂਆਂ ਦੇ ਨਜ਼ਰੀਏ ਨੂੰ ਸਵੀਕਾਰ ਕੀਤਾ ਹੈ ਅਤੇ ਆਉਣ ਵਾਲੇ ਸਿਖਰ ਸੰਮੇਲਨ ਵਿੱਚ ਵਿਆਪਕ ਮੁੱਦਿਆਂ 'ਤੇ ਭਾਰਤ ਦੇ ਵਿਚਾਰਾਂ ਦੀ ਹਿਮਾਇਤ ਕੀਤੀ ਹੈ।" G20 ਸ਼ੇਰਪਾ ਮੀਟਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ।

ਇਹ ਗੱਲ ਗੌਰਤਲਬ ਹੈ ਕਿ ਸ਼ੇਰਪਾ ਦੀ ਮੌਜੂਦਾ ਮੀਟਿੰਗ ਦਾ ਏਜੰਡਾ ਰੋਮ ਐਲਾਨੀਏ ਨੂੰ ਅੰਤਿਮ ਰੂਪ ਦੇਣਾ ਹੈ, ਜੋ ਸਿਖਰ ਸੰਮੇਲਨ ਵਿੱਚ ਆਗੂਆਂ ਵੱਲੋਂ ਅਪਣਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਟਲੀ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮਾਰੀਓ ਡਰਾਗੀ ਦੇ ਸੱਦੇ 'ਤੇ ਅੱਜ ਸਵੇਰੇ ਰੋਮ ਪਹੁੰਚੇ ਹਨ। ਇਹ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਵਾਲਾ 8ਵਾਂ G 20 ਸਿਖਰ ਸੰਮੇਲਨ ਹੈ।

ਸ਼੍ਰੀ ਪੀਯੂਸ਼ ਗੋਇਲ G-20 ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਦੀਆਂ ਅੰਤਿਮ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਪਿਛਲੇ 3 ਦਿਨਾਂ ਤੋਂ ਰੋਮ ਵਿੱਚ ਹੀ ਹਨ।

ਇਟਲੀ ਵਿੱਚ ਸ਼੍ਰੀ ਪੀਯੂਸ਼ ਗੋਇਲ ਨੇ 27-29 ਅਕਤੂਬਰ ਤੱਕ 6ਵੀਂ G-20 ਸ਼ੇਰਪਾ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਆਪਣੇ ਬਹੁਤ ਸਾਰੇ G-20 ਹਮਰੁਤਬਾਵਾਂ (ਇੰਗਲੈਂਡ, ਜਰਮਨੀ, ਫਰਾਂਸ, ਯੂਰੋਪੀਅਨ ਸੰਘ, ਇੰਡੋਨੇਸ਼ੀਆ ਅਤੇ ਸਿੰਗਾਪੁਰ) ਨਾਲ ਦੁਵੱਲੀ ਮੀਟਿੰਗਾਂ ਕੀਤੀਆਂ।

ਸ਼੍ਰੀ ਗੋਇਲ ਨੇ ਕਿਹਾ ਕਿ G-20 ਆਲਮੀ ਸਹਿਯੋਗ ਦੇ ਪ੍ਰਮੁੱਖ ਆਲਮੀ ਮੰਚ ਵਜੋਂ ਉਭਰਿਆ ਹੈ। ਉਨ੍ਹਾਂ ਕਿਹਾ ਕਿ G-20 ਮੁਲਕਾਂ ਅੰਦਰ ਦੁਨੀਆ ਦੇ ਕੁੱਲ ਘਰੇਲੂ ਉਤਪਾਦ ਦਾ 80% ਪੈਦਾ ਹੁੰਦਾ ਹੈ, ਆਲਮੀ ਵਪਾਰ ਦਾ 75% ਹਿੱਸਾ ਹੈ ਅਤੇ ਦੁਨੀਆ ਦੀ 60% ਆਬਾਦੀ ਰਹਿੰਦੀ ਹੈ।

ਇਹ ਗੱਲ ਧਿਆਨਯੋਗ ਹੈ ਕਿ ਇਟਲੀ ਇਸ ਸਾਲ G-20 ਦੀ ਪ੍ਰਧਾਨਗੀ 'ਲੋਕ, ਗ੍ਰਹਿ, ਖੁਸ਼ਹਾਲੀ' ਵਿਸ਼ੇ ਨਾਲ ਕਰ ਰਿਹਾ ਹੈ, ਜਿਸ ਦਾ ਕੇਂਦਰ "ਮਹਾਂਮਾਰੀ ਤੋਂ ਬਹਾਲੀ ਅਤੇ ਆਲਮੀ ਸਿਹਤ ਪ੍ਰਸ਼ਾਸਨ ਨੂੰ ਮਜ਼ਬੂਤ ਕਰਨਾ,

ਆਰਥਿਕ ਬਹਾਲੀ ਅਤੇ ਲਚਕੀਲਾਪਣ, ਜਲਵਾਯੂ ਤਬਦੀਲੀ ਅਤੇ ਊਰਜਾ ਪਰਿਵਰਤਨ ਅਤੇ ਟਿਕਾਊ ਵਿਕਾਸ ਅਤੇ ਭੋਜਨ ਸੁਰੱਖਿਆ" ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਇਟਲੀ ਦੁਆਰਾ ਚੁਣੇ ਗਏ ਤਰਜੀਹੀ ਖੇਤਰਾਂ ਦੀ ਪੂਰੀ ਹਿਮਾਇਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣੇ-ਹੁਣੇ ਹੋਈ ਸ਼ੇਰਪਾ ਮੀਟਿੰਗ ਦਾ ਏਜੰਡਾ ਰੋਮ ਐਲਾਨੀਏ ਨੂੰ ਅੰਤਿਮ ਰੂਪ ਦੇਣਾ ਸੀ, ਜੋ G-20 ਸਮੇਲਨ ਵਿੱਚ ਆਗੂਆਂ ਦੁਆਰਾ ਅਪਣਾਇਆ ਜਾਵੇਗਾ।

ਮੰਤਰੀ ਨੇ ਕਿਹਾ ਕਿ G-20 ਨੇ ਭਾਰਤ ਦੇ ਇਸ ਨਜ਼ਰੀਏ ਦੀ ਹਿਮਾਇਤ ਕੀਤੀ ਹੈ ਕਿ ਵਿਆਪਕ ਕੋਵਿਡ-19 ਟੀਕਾਕਰਨ ਵਿੱਚ ਆਲਮੀ ਭਲਾਈ ਹੈ ਅਤੇ ਉਹ ਟੈਸਟਿੰਗ ਅਤੇ ਵੈਕਸੀਨ ਸਰਟੀਫਿਕੇਟ ਸਮੇਤ ਯਾਤਰਾ ਦਸਤਾਵੇਜ਼ਾਂ ਨੂੰ ਆਪਸੀ ਮਾਨਤਾ ਦੇਣ ਬਾਰੇ ਉਨ੍ਹਾਂ ਦੇ ਸੁਝਾਅ ਪ੍ਰਤੀ G-20 ਸਹਿਯੋਗੀਆਂ ਤੋਂ ਹਿਮਾਇਤ ਪ੍ਰਾਪਤ ਕਰ ਖੁਸ਼ ਹਨ।

ਟਿਕਾਊ ਵਿਕਾਸ ਅਤੇ ਖੁਰਾਕ ਸੁਰੱਖਿਆ ਦੇ ਮੁੱਦੇ 'ਤੇ ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਨੀਤੀਆਂ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਸਥਾਨਕ ਭੋਜਨ ਸੱਭਿਆਚਾਰਾਂ ਨੂੰ ਸੁਰੱਖਿਅਤ ਰੱਖਣ ਵਾਲੀ ਹੋਣੇਆਂ ਚਾਹੀਦੀਆਂ ਹਨ, ਜਿਸ ਨਾਲ ਭੋਜਨ ਸੁਰੱਖਿਆ ਵਿੱਚ ਵੱਡਾ ਯੋਗਦਾਨ ਮਿਲੇਗਾ।

ਸ਼੍ਰੀ ਗੋਇਲ ਨੇ ਕਿਹਾ ਕਿ ਆਲਮੀ ਜਲਵਾਯੂ ਕਾਰਵਾਈ ਅਤੇ ਵਾਤਵਰਨ ਬਾਰੇ ਭਾਰਤ ਨੇ ਜ਼ੋਰਦਾਰ ਤਰੀਕੇ ਨਾਲ ਆਲਮੀ ਜਲਵਾਯੂ ਕਾਰਵਾਈ ਦੇ ਮਹੱਤਵਪੂਰਨ ਸਮਰਥਕਾਂ ਜਿਵੇਂ ਅਨੁਕੂਲ, ਲੰਬੀ ਮਿਆਦ ਦੇ, ਰਿਆਇਤੀ ਜਲਵਾਯੂ ਵਿੱਤਪੋਸ਼ਣ, ਕਿਫਾਇਤੀ ਅਤੇ ਟਿਕਾਊ ਤਕਨਾਲੋਜੀ ਤੱਕ ਪਹੁੰਚ, ਅਤੇ ਟਿਕਾਊ ਜੀਵਨ ਸ਼ੈਲੀ, ਜ਼ਿੰਮੇਵਾਰ ਖਪਤ ਅਤੇ ਉਤਪਾਦਨ ਪੈਟਰਨਾਂ ਅਤੇ ਖਾਸ ਤੌਰ 'ਤੇ ਵਿਕਸਿਤ ਦੇਸ਼ਾਂ ਵੱਲੋਂ SDG 12 ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਲੋੜ 'ਤੇ ਗੱਲ ਕੀਤੀ ਹੈ।

ਕੋਵਿਡ ਤੋਂ ਬਾਅਦ ਦੀ ਆਰਥਿਕ ਬਹਾਲੀ ਦੇ ਮੁੱਦੇ 'ਤੇ ਉਨ੍ਹਾਂ ਨੇ ਕਿਹਾ ਕਿ G-20 ਫਰੇਮਵਰਕ ਵਰਕਿੰਗ ਗਰੁੱਪ ਦੇ ਸਹਿ-ਪ੍ਰਧਾਨ ਵਜੋਂ ਭਾਰਤ ਇਹ ਯਕੀਨੀ ਬਣਾ ਰਿਹਾ ਹੈ ਕਿ ਸਮੇਂ ਤੋਂ ਪਹਿਲਾਂ ਸਹਿਮਾਇਤ ਵਾਪਸ ਨਾ ਲਈ ਜਾਵੇ ਅਤੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਲੋੜੀਂਦੀ ਮਦਦ ਪ੍ਰਦਾਨ ਕੀਤੀ ਜਾਵੇ। G20 ਨੇ ਕਰਜ਼ਾ ਵਾਪਸੀ ਮੁਅੱਤਲੀ ਪਹਿਲ ਨੂੰ 2021 ਦੇ ਅੰਤ ਤੱਕ ਵਿਸਥਾਰਤ ਕਰਨ 'ਤੇ ਸਹਿਮਤੀ ਦਿੱਤੀ ਹੈ, ਜਿਸ ਨਾਲ ਲੋੜਵੰਦਾਂ ਅਤੇ ਦੁਨੀਆ ਭਰ ਵਿੱਚ ਕਮਜ਼ੋਰ ਲੋਕਾਂ ਨੂੰ ਕੁਝ ਸੌਖ ਹੋਵੇਗੀ।

ਇਸ ਤੋਂ ਛੁੱਟ ਸ਼੍ਰੀ ਗੋਇਲ ਨੇ ਕਿਹਾ ਕਿ ਟੈਕਸ ਸੁਧਾਰਾਂ ਦੇ ਮੁੱਦੇ 'ਤੇ ਭਾਰਤ ਨੇ G-20 ਨੂੰ ਮੁਨਾਫ਼ੇ ਦੇ ਸਰੋਤ ਅਤੇ ਉਨ੍ਹਾਂ 'ਤੇ ਟੈਕਸ ਲਾਏ ਜਾਣ ਦੇ ਅਧਿਕਾਰ ਖੇਤਰ ਦੇ ਬੇਮੇਲ ਨੂੰ ਦੂਰ ਕਰਨ ਉੱਤੇ ਜ਼ੋਰ ਦਿੱਤਾ ਹੈ। ਇਸ ਨਾਲ ਇਹ ਯਕੀਨੀ ਹੋ ਸਕੇਗਾ ਕਿ ਵੱਡੀਆਂ MNCs ਆਪਣੇ ਸੰਚਾਲਨ ਵਾਲੇ ਦੇਸ਼ ਵਿੱਚ ਘੱਟੋ-ਘੱਟ ਪ੍ਰਭਾਵੀ ਕਾਰਪੋਰੇਟ ਟੈਕਸ ਦਾ ਭੁਗਤਾਨ ਕਰਨ।

ਵਿਚਾਰ-ਵਟਾਂਦਰੇ ਬਾਰੇ ਹੋਰ ਚਰਚਾ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਇਸ ਸਾਲ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਦੇ G-20 ਸਹਿ-ਪ੍ਰਧਾਨ ਵਜੋਂ ਭ੍ਰਿਸ਼ਟਾਚਾਰ ਵਿਰੋਧੀ ਮਾਮਲਿਆਂ ਬਾਰੇ ਜਾਇਦਾਦ ਵਸੂਲੀ, ਸੂਚਨਾ ਸਾਂਝਾਕਰਨ, ਕਾਨੂੰਨ ਲਾਗੂ ਕਰਨ ਵਿੱਚ ਸਹਿਯੋਗ, ਟੈਕਨਾਲੋਜੀ ਅਤੇ ਸੁਰੱਖਿਅਤ ਪਨਾਹ ਦੇਣ ਤੋਂ ਇਨਕਾਰ ਨਾਲ ਸਬੰਧਤ 5 ਵਿਚਾਰਾਂ ਵਿੱਚ ਯੋਗਦਾਨ ਪਾਇਆ ਹੈ।

ਮਹਿਲਾ ਸਸ਼ਕਤੀਕਰਨ, ਸਿੱਖਿਆ ਅਤੇ ਰੁਜ਼ਗਾਰ ਨਾਲ ਸਬੰਧਤ ਮੁੱਦਿਆਂ 'ਤੇ ਵਣਜ ਅਤੇ ਉਦਯੋਗ, ਕੱਪੜਾ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਨੇ ਕਿਹਾ ਕਿ ਭਾਰਤ ਅੰਰਤਾਂ ਦੇ ਸਸ਼ਕਤੀਕਰਨ ਬਾਰੇ G-20 ਦੇ ਜ਼ੋਰ ਪਾਏ ਜਾਣ ਦੀ ਹਿਮਾਇਤ ਕਰਦਾ ਹੈ। ਭਾਰਤ ਨੇ ਲਿੰਗ-ਆਧਾਰਿਤ ਹਿੰਸਾ ਦੇ ਵਿਰੁੱਧ ਭਾਸ਼ਾ ਨੂੰ ਸ਼ਾਮਲ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਅਤੇ 'ਰਿਮੋਟ ਵਰਕਿੰਗ ਵਿਵਸਥਾ' ਬਾਰੇ G20 ਦੇ ਨਵੇਂ ਨੀਤੀਗਤ ਢਾਂਚੇ ਦੀ ਹਿਮਾਇਤ ਕੀਤੀ ਹੈ।

ਸ਼੍ਰੀ ਗੋਇਲ ਨੇ ਅੱਗੇ ਕਿਹਾ ਕਿ ਭਾਰਤ ਨੇ ਸੈਰ-ਸਪਾਟਾ ਖੇਤਰ ਵਿੱਚ ਬਹਾਲੀ, ਖਾਸ ਤੌਰ 'ਤੇ ਇਸ ਸੈਕਟਰ ਉੱਤੇ ਕੋਵਿਡ-19 ਦੇ ਪ੍ਰਭਾਵ ਦੇ ਮੱਦੇਨਜ਼ਰ, ਦੇ ਮਹੱਤਵ ਨੂੰ ਉਜਾਗਰ ਕੀਤਾ। ਭਾਰਤ ਰਚਨਾਤਮਕ ਅਰਥਵਿਵਸਥਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ 'ਤੇ G-20 ਦੇ ਫੋਕਸ ਦਾ ਸੁਆਗਤ ਕਰਦਾ ਹੈ।

ਮੰਤਰੀ ਨੇ ਕਿਹਾ ਕਿ ਭਾਰਤ ਨੇ ਸਰਹੱਦ ਪਾਰ ਡੇਟਾ ਦੀ ਆਵਾਜਾਈ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਵਿਕਾਸ ਜ਼ਰੂਰਤਾਂ ਦਾ ਸਮਾਵੇਸ਼ੀਕਰਨ ਦੇ 'ਭਰੋਸੇ ਨਾਲ ਮੁਕਤ ਡੇਟਾ ਆਵਾਜਾਈ' ਦੇ ਬਿਰਤਾਂਤ ਨੂੰ ਸੰਤੁਲਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੇ 'ਵਿਕਾਸ ਲਈ ਡੇਟਾ' ਦੀ ਵਰਤੋਂ ਕੀਤੇ ਜਾਂ ਤੇ ਜ਼ੋਰ ਦਿੱਤਾ।

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ G-20 ਵਿੱਚ ਭਾਰਤ ਦੀ ਆਵਾਜ਼ ਸਾਰੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਦਾ ਨੁਮਾਇੰਦਾ ਹੈ।

ਉਨ੍ਹਾਂ ਨੇ ਕਿਹਾ ਕਿ 2020 ਵਿੱਚ ਸਾਊਦੀ ਆਰਾਬ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੁਝਾਅ 'ਤੇ ਹੀ G-20 ਨੇ ਪਿਛਲੇ ਸਾਲ ਕੋਵਿਡ -19 ਸਥਿਤੀ 'ਤੇ ਵਿਸ਼ੇਸ਼ ਸੰਮੇਲਨ ਬੁਲਾਇਆ ਸੀ।

ਇਸ ਸਾਲ ਇਟਲੀ ਨੇ ਅਫਗਾਨਿਸਤਾਨ ਵਿੱਚ ਮੁਨੱਖੀ ਸੰਕਟ ਨੂੰ ਹੱਲ ਕਰਨ ਵਿੱਚ G20 ਦੇ ਪ੍ਰਭਾਵ ਦਾ ਲਾਭ ਚੁੱਕਣ ਲਈ ਵਿਸ਼ੇਸ਼ ਸੰਮੇਲਨ ਬੁਲਾਇਆ। G20 ਨੇ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਹੋਰ ਸਬੰਧਤ ਆਲਮੀ ਦਸਤਾਵੇਜ਼ਾਂ ਵਿੱਚ ਦਰਜ ਸਿਧਾਂਤਾਂ ਅਨੁਸਾਰ ਮੁਨੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀਆਂ, ਖਾਸ ਕਰਕੇ ਅਫਗਾਨਿਸਤਾਨ ਵਿੱਚ ਔਰਤਾਂ, ਬੱਚਿਆਂ, ਘੱਟ ਗਿਣਤੀਆਂ ਅਤੇ ਕਮਜ਼ੋਰ ਲੋਕਾਂ ਦੇ ਅਧਿਕਾਰਾਂ ਦੇ ਸਨਮਾਨ 'ਤੇ ਵੀ ਕੇਂਦਰਤ ਕੀਤਾ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ 1 ਦਸੰਬਰ, 2022-30 ਨਵੰਬਰ 2023 ਦੌਰਾਨ G-20 ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ ਅਤੇ ਇਸ ਸਾਲ ਦਸੰਬਰ ਵਿੱਚ ਟ੍ਰੈਈਕਾ ਵਿੱਚ ਪ੍ਰਵੇਸ਼ ਕਰੇਗਾ ਹੈ ਅਤੇ G-20 ਫੋਰਮ ਅੰਦਰ ਵਿਕਾਸਸ਼ੀਲ ਦੇਸ਼ਾਂ ਅਤੇ ਉਭਰ ਰਹੇ ਬਾਜ਼ਾਰ ਅਰਥਚਾਰਿਆਂ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰੇਗਾ।

ਰੋਮ

29 ਅਕਤੂਬਰ, 2021

DISCLAIMER: This is an approximate translation. The original is available in English on MEA's website and may be referred to as the official press release.